


Week beginning: 23 November 2015

Guru Nanak Dev Ji's Prakash Ustav Celebrations



The celebrations last week for the Prakash Ustav of Guru Nanak Dev Ji went really well. This is due the commitment and hard work of parents, staff, children and Sri Guru Singh Sabha Gurdwara committee members. We would like to thank everyone for their full support.

Safety of children



We would like to remind parents to take responsibility for their children before and after school. We have noticed some children have been left unsupervised. **Please ensure your child stays with you and walks with you as it is your responsibility to look after them outside school hours.** This is for the safety of all children. Thank you!

Coffee Morning

On **Wednesday 25th November at 9am** there will be **Coffee morning for parents**. There will be an opportunity for parents to ask questions about the school. Please make every effort to attend. Coffee and biscuits will be provided!

Cold Weather

As you are all aware, it is getting colder and we provide a lot of outdoor learning opportunities. Please could parents ensure that their children have warm clothing. Also, could you provide your child with a pair of jogging bottoms in their P.E bags for outdoor P.E.



School Office & Gate timings

Please note the school gate timings:
Morning - 8.20am - 8.50am
Afternoon - 3.15pm - 3.40pm
 Please wait outside in the courtyard until the start of the school day. The doors for Darbar Sahib open from 8.20am to 8.40am. **The office will be open from 8.30am if parents need to come to the office to talk to office staff.**



Mobile phones

We would like to remind parents and carers not to use their mobiles on school grounds.



School Website

We would like to remind parents & carers that our school website is updated regularly with information on school events, dates, photographs and much more. The site address is www.khalsaschool.co.uk. Please do have a look.



Access to Khalsa Primary

We would like to remind parents and carers that you are **not** allowed to bring cars into the school car park. It is important you do not tail gate after members of staff. Please use the pedestrian gate to walk in and out of the school and **not** the car access gates.

Thought of the week

“He looks so beautiful in his perfect place, He fulfils the hopes of the hopeless”.
Guru Nanak Dev Ji

ATTENDANCE

Well done to **Guru Angad Dev Ji's Class** for achieving best attendance for week **20/11/2015.**

Dates for your diary

Date	Event
Week beginning 7th December	Book fair
Week beginning 7th December	Parents' meetings to discuss individual pupil progress
Friday 18th December	End of Autumn Term
Monday 21st December	School Holidays




ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਸਮਾਗਮ



ਸ਼ੁਕਰਵਾਰ ੨੦ ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸਵੇਰ ਦੀ ਸਭਾ ਵਿਚ ਮਨਾਇਆ। ਕਿਰਪਾ ਕਰਕੇ ਇਸ ਸਮਾਗਮ ਦਾ ਵਿਸਤਾਰ ਮਾਪਿਆਂ ਦੇ ਬੋਰਡ ਤੇ ਵੇਖਣਾ ਜੀ। ਅਸੀਂ ਇਸ ਸਮਾਗਮ ਵਿਚ ਭਾਗ ਲੈਣ ਵਾਲੇ ਅਤੇ ਮਦਦ ਕਰਨ ਵਾਲੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਕਮੇਟੀ, ਸਟਾਫ਼, ਬੱਚਿਆਂ, ਮਾਪਿਆਂ ਅਤੇ ਦੇਖਭਾਲ ਕਰਤਾਵਾਂ ਦਾ ਬਹੁਤ ਬਹੁਤ ਧਨਵਾਦ ਕਰਦੇ ਹਾਂ। ਸਭ ਦੇ ਰਲਵੇਂ ਯਤਨਾਂ ਸਦਕਾ ਸਾਰਾ ਸਮਾਗਮ ਸਫਲ ਰਿਹਾ।

ਬੱਚਿਆਂ ਦੀ ਸੁਰਖਿਆ



ਅਸੀਂ ਮਾਪਿਆਂ ਅਤੇ ਦੇਖਭਾਲ ਕਰਤਾਵਾਂ ਨੂੰ ਬੱਚਿਆਂ ਦੀ ਸੁਰਖਿਆ ਬਾਰੇ ਯਾਦ ਦਿਵਾਉਣਾ ਚਾਹੁੰਦੇ ਹਾਂ, ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਬੱਚਿਆਂ ਦੀ ਸੁਰਖਿਆ ਮਾਪਿਆਂ ਦੀ ਜ਼ਿੰਮੇਵਾਰੀ ਹੈ। ਅਸੀਂ ਵੇਖਿਆ ਹੈ ਕਿ ਕੁਝ ਬੱਚਿਆਂ ਨੂੰ ਮਾਪੇ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਛੁੱਟੀ ਹੋਣ ਤੋਂ ਬਾਅਦ ਇਕਲਿਆਂ ਹੀ ਛੱਡ ਦਿੰਦੇ ਹਨ। ਕੁਝ ਮਾਪੇ ਬੱਚਿਆਂ ਨੂੰ ਪਿੱਛੇ ਛੱਡ ਕੇ ਆਪ ਅੱਗੇ-ਅੱਗੇ ਤੁਰਦੇ ਦੇਖੇ ਗਏ ਹਨ।

ਕਿਰਪਾ ਕਰਕੇ ਮਾਪੇ ਆਪਣੇ ਬੱਚਿਆਂ ਦਾ ਧਿਆਨ ਰਖਣ ਕਿਉਂਕਿ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਬੱਚਿਆਂ ਦੀ ਸੁਰਖਿਆ ਮਾਪਿਆਂ ਦੀ ਪੂਰੀ ਜ਼ਿੰਮੇਵਾਰੀ ਹੈ। ਇਹ ਸਾਰੇ ਬੱਚਿਆਂ ਦੀ ਸੁਰਖਿਆ ਲਈ ਜ਼ਰੂਰੀ ਹੈ। ਕਿਰਪਾ ਕਰਕੇ ਯਾਦ ਰਖਣਾ ਕਿ ਸਕੂਲ ਜਦੋਂ ਤੱਕ ਸ਼ੁਰੂ ਨਹੀਂ ਹੋ ਜਾਂਦਾ ਬੱਚਿਆਂ ਦੀ ਸੁਰਖਿਆ ਮਾਪਿਆਂ/ਦੇਖਭਾਲ ਕਰਤਾਵਾਂ ਦੀ ਪੂਰੀ ਜ਼ਿੰਮੇਵਾਰੀ ਹੈ। ਧੰਨਵਾਦ ਜੀ!

ਕਾਫੀ ਸਵੇਰ

ਬੁੱਧਵਾਰ ੨੫ ਨਵੰਬਰ ਨੂੰ ਸਵੇਰੇ ੯ ਵਜੇ ਮਾਪਿਆਂ ਦੀ ਮੁਲਾਕਾਤ ਹੋਵੇਗੀ। ਇਸ ਮੌਕੇ ਸਕੂਲ ਨੂੰ ਅੱਗੇ ਵਧਾਉਣ ਬਾਰੇ ਅਤੇ ਆਉਣ ਵਾਲੇ ਮੌਕਿਆਂ ਬਾਰੇ ਗਲਬਾਤ ਕਰਨ ਦਾ ਮੌਕਾ ਹੋਵੇਗਾ। ਇਸ ਵਿਚ ਸ਼ਾਮਲ ਹੋਣ ਦਾ ਹਰ ਸੰਭਵ ਯਤਨ ਕਰਨਾ ਜੀ। ਇਸ ਮੌਕੇ ਕਾਫੀ ਅਤੇ ਬਿਸਕੁਟ ਪਰੋਸੇ ਜਾਣਗੇ।

ਠੰਢਾ ਮੌਸਮ

ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਮੌਸਮ ਠੰਢਾ ਹੋ ਰਿਹਾ ਹੈ ਅਤੇ ਅਸੀਂ ਬਹੁਤ ਸਾਰੀਆਂ ਖੇਡ ਕਿਰਿਆਵਾਂ ਬਾਹਰ ਵੀ ਕਰਦੇ ਹਾਂ ਸੋ ਕਿਰਪਾ ਕਰਕੇ ਖੱਕਾ ਕਰਨਾ ਕਿ ਬੱਚਿਆਂ ਨੂੰ ਗਰਮ ਕਪੜਿਆਂ ਵਿਚ ਭੇਜਣਾ ਜੀ। ਬਾਹਰ ਪੀ. ਈ. ਕਰਨ ਲਈ ਪੀ. ਈ. ਬੈਗ ਵਿਚ ਨਿੱਘੇ ਜੌਗਿੰਗ ਪਜਾਮੇ ਵੀ ਜ਼ਰੂਰ ਭੇਜਣਾ ਜੀ।



ਸਕੂਲ ਦਫ਼ਤਰ ਅਤੇ ਗੇਟ ਦਾ ਸਮਾਂ

ਕਿਰਪਾ ਕਰਕੇ ਸਕੂਲ ਗੇਟ ਦਾ ਸਮਾਂ ਨੋਟ ਕਰਨਾ ਜੀ:
ਸਵੇਰੇ ੮.੨੦-੮.੫੦
ਦੁਪਿਹਰੇ ੩.੧੦-੩.੪੦



ਜਿਹੜੇ ਮਾਪੇ ਬਾਹਰ ਵਿਹੜੇ ਵਿਚ ਉਡੀਕ ਕਰਨਾ ਚਾਹੁਣ ਉਨ੍ਹਾਂ ਦਾ ਸਵਾਗਤ ਹੈ ਜੀ। ਮਾਪਿਆਂ ਨੂੰ ਸਕੂਲ ਦਫ਼ਤਰ ਵਿਚ ਸਕੂਲ ਅਰੰਭ ਹੋਣ ਦੀ ਉਡੀਕ ਵਿਚ ਨਹੀਂ ਆਉਣਾ ਚਾਹੀਦਾ। ਜੇਕਰ ਮਾਪਿਆਂ ਨੇ ਦਫ਼ਤਰ ਵਿਚ ਕਿਸੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ ਉਨ੍ਹਾਂ ਲਈ ਦਫ਼ਤਰ ਸਵੇਰੇ ੮.੩੦ ਤੋਂ ਖੁਲ੍ਹੇਗਾ। ਬੱਚੇ ਦੀ ਜਮਾਤ ਦੇ ਦਰਵਾਜ਼ੇ ੮.੩੫ ਤੋਂ ਖੁਲਣ ਤੱਕ ਆਪ ਜੀ ਨੇ ਉਡੀਕਣਾ ਹੈ।

ਮੋਬਾਈਲ ਫੋਨ

ਅਸੀਂ ਮਾਪਿਆਂ ਅਤੇ ਦੇਖਭਾਲ ਕਰਤਾਵਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਉਹ ਸਕੂਲ ਦੇ ਅਹਾਤੇ ਵਿਚ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ।



ਸਕੂਲ ਵੈਬਸਾਈਟ



ਅਸੀਂ ਆਪ ਜੀ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੇ ਸਕੂਲ ਦੀ ਵੈਬਸਾਈਟ ਸਮਾਗਮਾਂ, ਤਾਰੀਖਾਂ, ਤਸਵੀਰਾਂ ਅਤੇ ਹੋਰ ਜਾਣਕਾਰੀ ਦੇ ਬਾਰੇ ਲਗਾਤਾਰ ਨਵੀਂ ਬਣੀ ਰਹਿੰਦੀ ਹੈ। ਸਾਡੀ ਵੈਬਸਾਈਟ ਦਾ ਸਿਰਵਾਵਾਂ ਹੈ www.khalsaschool.co.uk.

ਖਾਲਸਾ ਪ੍ਰਾਇਮਰੀ ਵਿਚ ਦਾਖ਼ਲਾ

ਅਸੀਂ ਮਾਪਿਆਂ ਅਤੇ ਦੇਖਭਾਲ ਕਰਤਾਵਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਬੱਚਿਆਂ ਅਤੇ ਹੋਰਨਾਂ ਦੀ ਸੁਰਖਿਆ ਲਈ ਜ਼ਰੂਰੀ ਹੈ ਕਿ ਆਪ ਜੀ ਆਪਣੇ ਵਾਹਨ ਸਕੂਲ ਦੇ ਅਹਾਤੇ ਵਿਚ ਨਾ ਲੈ ਕੇ ਆਓ। ਕੇਵਲ ਪੈਦਲ ਲਾਂਘੇ ਵਾਲੇ ਰਾਹ ਦੀ ਵਰਤੋਂ ਕਰਕੇ ਸਕੂਲ ਵਿਚ ਆਉਣਾ ਜੀ ਨਾ ਕਿ ਵਾਹਨਾਂ ਦੇ ਲਾਂਘੇ ਵਾਲੇ ਗੇਟ ਵਿਚੋਂ।

ਇਸ ਹਫ਼ਤੇ ਦਾ ਵਿਚਾਰ

“ਉਹ ਆਪਣੇ ਉੱਚਤਮ ਸਥਾਨ ਤੇ ਬਹੁਤ ਸੁੰਦਰ ਲਗਦਾ ਹੈ, ਉਹ ਨਿਆਸਰਿਆਂ ਦੀਆਂ ਆਸਾਂ ਵੀ ਪੂਰੀਆਂ ਕਰਦਾ ਹੈ।”

ਹਾਜ਼ਰੀ

੨੦/੧੧/੧੫ ਨੂੰ ਸਮਾਪਤ ਹੋਏ ਹਫ਼ਤੇ ਬਿਹਤਰੀਨ ਹਾਜ਼ਰੀ ਲਈ ਗੁਰੂ ਅਰੰਦ ਦੇਵ ਜੀ ਜਮਾਤ ਨੂੰ ਸ਼ਾਬਾਸ਼ ਹੇ।

ਤੁਹਾਡੀ ਡਾਇਰੀ ਲਈ ਤਾਰੀਖਾਂ

ਤਾਰੀਖ	ਵਿਸ਼ੇਸ਼ ਮੌਕਾ
੭ ਦਿਸੰਬਰ ਤੋਂ ਅਰੰਭ ਹੁੰਦਾ ਹਫ਼ਤਾ	ਪੁਸਤਕ ਮੇਲਾ
੧੩ ਦਿਸੰਬਰ ਤੋਂ ਅਰੰਭ ਹੁੰਦਾ ਹਫ਼ਤਾ	ਮਾਪਿਆਂ ਦੀਆਂ ਮੁਲਾਕਾਤਾਂ - ਨਿੱਜੀ ਵਿਦਿਆਰਥੀ ਵਿਕਾਸ
ਸ਼ੁਕਰਵਾਰ ੧੮ ਦਿਸੰਬਰ	ਪਤਝੜ ਦੀ ਟਰਮ ਦੀ ਸਮਾਪਤੀ

